

August 28, 2023

To
Listing Department
National Stock Exchange of India Ltd,
Exchange Plaza, C-1 Block G,
Bandra Kurla Complex,
Bandra (East), Mumbai- 400051

NSE Symbol: **ABCOTS**
ISIN: **INE08PH01015**

Subject- Newspaper Publication of information regarding 26th Annual General Meeting of the Company

Dear Sir/Madam,

Pursuant to the provisions of Regulation 30 and 47 of SEBI (Listing Obligations and Disclosure Requirements) Regulations, 2015, please find enclosed herewith copies of newspaper advertisement published on Monday, August 28, 2023 in Financial Express (English Newspaper) and Nawan Zamana (Punjabi Language) pursuant to General Circular No. 20/2020 dated May 5, 2020 issued by the Ministry of Corporate Affairs.

Kindly take on record the above information and acknowledge the receipt of the same.


Thanking You

Yours faithfully

For, **A B Cotspin India Limited**

KANNU

SHARMA

 Digitally signed by KANNU
SHARMA
Date: 2023.08.28 10:37:31
+05'30'

Kannu Sharma

Company Secretary & Compliance Officer

Encl: As above

A B COTSPIN INDIA LIMITED

**CIN: L17111PB1997PLC020118, Registered Address: NH-54, Goniana Road, Near Lake-3
Bathinda, Punjab-151001, Factory Address: Bathinda Road, Jaitu, Faridkot, Punjab-151202,
Website: www.abcotspin.com, Email: info@abcotspin.in, Ph.: 01635-232670**

SINGAPORE TOP INVESTMENT SOURCE

FDI inflows dip 34% to \$10.9 bn in Q1

Figure slightly higher than \$9.2 bn in Q4FY23

FE BUREAU
New Delhi, August 27

FOREIGN DIRECT INVESTMENT (FDI) inflows plunged 34% on year to \$10.9 billion in the first quarter of FY24 as overseas investments in the services sector, computer software fell sharply, according to government data.


Total FDI, which includes reinvested earnings and other capital in the June quarter, was down 21.3% on year to \$17.5 billion.

The inflows are slightly higher than \$9.2 billion received in the January-March quarter of the previous fiscal year. In April-June period of last year, it stood at \$16.6 billion. The year-on-year (y-o-y) decline in the monthly inflows has been visible since July 2022 and it was in this period that funding to start-ups registered a sharp drop. Funding winter — as the industry calls it — saw funds raised by start-ups decline to \$25 billion in calendar year 2022 from \$42 billion in 2021.

Services, computer software and hardware, and trading are the biggest recipients of FDI in India and a sharp drop was seen in these categories. Service sector, which includes financial, banking, and business out-

FDI EQUITY INFLOWS IN APR-JUNE

2022-23 2023-24 (\$ billion)



Growth over last year -34%

Sources of FDI



Sectors with highest FDI



sourcing, and trading saw FDI decline to \$2.5 billion in April-June this year from \$8.7 billion in the same period last year. In trading, the FDI declined to \$9.25 billion from \$16.6 billion in 2022 from \$42 billion in 2021.

Services, computer software and hardware, and trading are the biggest recipients of FDI in India and a sharp drop was seen in these categories. Service sector, which includes financial, banking, and business out-

Nine years after launch, zero-balance An Dhan accounts decline to 8%

PRASANTA SAHU
New Delhi, August 27

BANK accounts under the Pradhan Mantri Jan Dhan Yojana (PMJDY) have declined to just 8% of the total as on August 16, compared to 58% nine years ago, when the scheme was rolled out to provide basic banking facilities to the large unbanked population of the country.

In the first year of the mission, after Prime Minister Narendra Modi unveiled the financial inclusion drive on August 28, 2014, roughly 85.37 million (58%) were zero-balance accounts out of a total of 147.2 million in FY15.

Such zero-balance accounts have declined to 40 million or just 8% of the total 500 million. There is no requirement to maintain any minimum balance in PMJDY accounts, while

FINANCIAL INCLUSION

In the first year of the mission, roughly 85.37 million, or 58% were zero-balance accounts out of a total of 147.2 million in FY15.

Basic banking facilities and assorted benefits have turned the no-frills accounts into a massive source of low-cost pool of funds for banks with a corpus of ₹2.03 trillion

■ About 62.6 million PMJDY account holders receive DBT under various govt schemes

Annually 20-25 million new account holders are added, taking the total to 500.9 million in FY15 under PMJDY. With the saturation of the scheme, the additions to the scheme will gradually slow down in coming years.

However, banks would continue to provide add-on services to this large block of the population whose banking services requirement would increase as they transition into higher income brackets.

PMJDY accounts are eligible for Pradhan Mantri Jeevan Jyoti Bima Yojana, Pradhan Mantri Suraksha Bima Yojana, Atal Pension Yojana, and Micro Units Development and Refinance Agency Bank scheme.

Kshema to launch crop protection products

SANJIV DAS
New Delhi, August 27

HYDERABAD-BASED KSHEMA General Insurance, the first company to receive a licence from Insurance Regulatory and Development Authority of India (IRDAI) after a gap of five years in May this year, will be introducing products for farmers that protect them from losses caused by natural calamities. A company official said that erratic and unpredictable climate conditions have led to pest attacks that hurt farmers' income because of lower yields. Currently, the product is at the development stage and likely to be introduced next year after the approval from IRDAI. It also aims to achieve a premium income of ₹1,000 crore by the end of FY24, its very first year of operation.

Oil export uptick helps refiners maintain high run rates

SUKALP SHARMA
New Delhi, August 27

WITH DOMESTIC DEMAND

for fuels and other petroleum products witnessing a slump due to the monsoon rains, India's refined products exports have witnessed an uptick, helping the country's refiners keep refinery runs at a time when refining margins are robust globally, shows an analysis of data reported by commodity market analytics and intelligence firm Kpler.


The cumulative clean product exports from India in August have so far been the

highest since May 2022, with jet fuel exports at a historic high. In oil industry parlance, clean products refer to the class of petroleum products that are not previously used in any application. Most major crude oil-based fuels like diesel, petrol, jet fuel, kerosene, and naphtha are categorised as clean products. Refined products refer to the likes of fuel oil, low sulphur waxy residue and carbon black feedstock.

So far in August, India's jet fuel exports have averaged at a record high of 242,382 barrels per day (bpd), Kpler data shows.

CUMULATIVE EXPORTS FROM INDIA

2023 Clean Product Exports (million bpd)



The previous peak of 206,871 bpd was in June 2018. Last

month, India's jet fuel exports were 198,968 bpd.

In June, which marked the onset of the southwest monsoon, jet fuel exports stood at a robust 183.66 bpd. The cumulative clean products, India exported 1.29 million bpd in August, the highest since May last year when the export volumes stood at 1.32 million bpd, as per Kpler. In July and June, India's clean product exports were also strong at 1.21 million bpd and 1.20 million bpd, respectively.

"Jet fuel exports out of India are hitting an all-time high in August and in general, clean product exports out of

India are the highest since May 2022. So, even though domestic demand is shaky because of the monsoon season impact,

Indian refiners seem to be running at high capacity, given the cumulative clean products, India exported 1.29 million bpd in August, the highest since May last year when the export volumes stood at 1.32 million bpd, as per Kpler. In July and June, India's clean product exports were also strong at 1.21 million bpd and 1.20 million bpd, respectively.

"Jet fuel exports out of India are hitting an all-time high in August and in general, clean product exports out of

States and bankers to discuss 'PM Vishwakarma' scheme today

PRESS TRUST OF INDIA
New Delhi, August 27

THE GOVERNMENT HAS called a meeting of senior officials from states, public sector banks and State Level Bankers Committee (SLBC) on Monday, to discuss the implementation of the ₹1,300 crore 'PM Vishwakarma' scheme, which seeks to support traditional artisans and craftsmen.

The scheme, which would be launched on September 17, would be implemented by three ministries — MSME, Skill Development and Finance. The target is to enrol as many as 3 lakh beneficiaries in the current fiscal, an official said.

"The Skill Ministry has called a meeting on August 28, in which principal secretaries of states, managing directors of banks, and SLBC representatives have been invited. "The meeting will discuss the roadmap for implementation of the scheme and process of identification of beneficiaries of PM Vishwakarma scheme," the official said.

LEAD FINANCIAL SERVICES LIMITED

Regd. Office: 101, 3rd Floor, Mansarovar, 380015, Jaipur, India.
Email: info@leadfinancial.com, leadfinancial@leadfinancial.com
CIN No.: L74100RJ1999PL030433, Ph: 0141-23048022
Web Site: www.leadfinancial.com
Email: lead_financial@rediffmail.com

NOTICE
1. NOTICE is hereby given that 30th Annual General Meeting (AGM) of the members of the Company is scheduled to be held on Friday, the 29th day of September, 2023 at 12:00 p.m. (IST) through Video Conferencing (VC) or Other Audio Visual Means (OAVM), in compliance with the provisions of the Companies Act, 2013 (the "Act") and the Ministry of Corporate Affairs, Government of India (the "MCA") vide its General Circular No. 14/2020, No. 11/2020, No. 20/2020 and No. 19/2022, dated April 6, 2020, April 13, 2020, May 6, 2020 and December 28, 2022, respectively, collectively referred to as the "MCA Circulars" read with the SEBI Circulars issued by the Securities and Exchange Board of India (SEBI) vide its Circulars SEBI/CFD/CIR/2020/011, SEBI/CFD/CIR/2020/012, SEBI/CFD/CIR/2020/013, SEBI/CFD/CIR/2020/014, SEBI/CFD/CIR/2020/015, SEBI/CFD/CIR/2020/016, SEBI/CFD/CIR/2020/017, SEBI/CFD/CIR/2020/018, SEBI/CFD/CIR/2020/019, SEBI/CFD/CIR/2020/020, SEBI/CFD/CIR/2020/021, SEBI/CFD/CIR/2020/022, SEBI/CFD/CIR/2020/023, SEBI/CFD/CIR/2020/024, SEBI/CFD/CIR/2020/025, SEBI/CFD/CIR/2020/026, SEBI/CFD/CIR/2020/027, SEBI/CFD/CIR/2020/028, SEBI/CFD/CIR/2020/029, SEBI/CFD/CIR/2020/030, SEBI/CFD/CIR/2020/031, SEBI/CFD/CIR/2020/032, SEBI/CFD/CIR/2020/033, SEBI/CFD/CIR/2020/034, SEBI/CFD/CIR/2020/035, SEBI/CFD/CIR/2020/036, SEBI/CFD/CIR/2020/037, SEBI/CFD/CIR/2020/038, SEBI/CFD/CIR/2020/039, SEBI/CFD/CIR/2020/040, SEBI/CFD/CIR/2020/041, SEBI/CFD/CIR/2020/042, SEBI/CFD/CIR/2020/043, SEBI/CFD/CIR/2020/044, SEBI/CFD/CIR/2020/045, SEBI/CFD/CIR/2020/046, SEBI/CFD/CIR/2020/047, SEBI/CFD/CIR/2020/048, SEBI/CFD/CIR/2020/049, SEBI/CFD/CIR/2020/050, SEBI/CFD/CIR/2020/051, SEBI/CFD/CIR/2020/052, SEBI/CFD/CIR/2020/053, SEBI/CFD/CIR/2020/054, SEBI/CFD/CIR/2020/055, SEBI/CFD/CIR/2020/056, SEBI/CFD/CIR/2020/057, SEBI/CFD/CIR/2020/058, SEBI/CFD/CIR/2020/059, SEBI/CFD/CIR/2020/060, SEBI/CFD/CIR/2020/061, SEBI/CFD/CIR/2020/062, SEBI/CFD/CIR/2020/063, SEBI/CFD/CIR/2020/064, SEBI/CFD/CIR/2020/065, SEBI/CFD/CIR/2020/066, SEBI/CFD/CIR/2020/067, SEBI/CFD/CIR/2020/068, SEBI/CFD/CIR/2020/069, SEBI/CFD/CIR/2020/070, SEBI/CFD/CIR/2020/071, SEBI/CFD/CIR/2020/072, SEBI/CFD/CIR/2020/073, SEBI/CFD/CIR/2020/074, SEBI/CFD/CIR/2020/075, SEBI/CFD/CIR/2020/076, SEBI/CFD/CIR/2020/077, SEBI/CFD/CIR/2020/078, SEBI/CFD/CIR/2020/079, SEBI/CFD/CIR/2020/080, SEBI/CFD/CIR/2020/081, SEBI/CFD/CIR/2020/082, SEBI/CFD/CIR/2020/083, SEBI/CFD/CIR/2020/084, SEBI/CFD/CIR/2020/085, SEBI/CFD/CIR/2020/086, SEBI/CFD/CIR/2020/087, SEBI/CFD/CIR/2020/088, SEBI/CFD/CIR/2020/089, SEBI/CFD/CIR/2020/090, SEBI/CFD/CIR/2020/091, SEBI/CFD/CIR/2020/092, SEBI/CFD/CIR/2020/093, SEBI/CFD/CIR/2020/094, SEBI/CFD/CIR/2020/095, SEBI/CFD/CIR/2020/096, SEBI/CFD/CIR/2020/097, SEBI/CFD/CIR/2020/098, SEBI/CFD/CIR/2020/099, SEBI/CFD/CIR/2020/100, SEBI/CFD/CIR/2020/101, SEBI/CFD/CIR/2020/102, SEBI/CFD/CIR/2020/103, SEBI/CFD/CIR/2020/104, SEBI/CFD/CIR/2020/105, SEBI/CFD/CIR/2020/106, SEBI/CFD/CIR/2020/107, SEBI/CFD/CIR/2020/108, SEBI/CFD/CIR/2020/109, SEBI/CFD/CIR/2020/110, SEBI/CFD/CIR/2020/111, SEBI/CFD/CIR/2020/112, SEBI/CFD/CIR/2020/113, SEBI/CFD/CIR/2020/114, SEBI/CFD/CIR/2020/115, SEBI/CFD/CIR/2020/116, SEBI/CFD/CIR/2020/117, SEBI/CFD/CIR/2020/118, SEBI/CFD/CIR/2020/119, SEBI/CFD/CIR/2020/120, SEBI/CFD/CIR/2020/121, SEBI/CFD/CIR/2020/122, SEBI/CFD/CIR/2020/123, SEBI/CFD/CIR/2020/124, SEBI/CFD/CIR/2020/125, SEBI/CFD/CIR/2020/126, SEBI/CFD/CIR/2020/127, SEBI/CFD/CIR/2020/128, SEBI/CFD/CIR/2020/129, SEBI/CFD/CIR/2020/130, SEBI/CFD/CIR/2020/131, SEBI/CFD/CIR/2020/132, SEBI/CFD/CIR/2020/133, SEBI/CFD/CIR/2020/134, SEBI/CFD/CIR/2020/135, SEBI/CFD/CIR/2020/136, SEBI/CFD/CIR/2020/137, SEBI/CFD/CIR/2020/138, SEBI/CFD/CIR/2020/139, SEBI/CFD/CIR/2020/140, SEBI/CFD/CIR/2020/141, SEBI/CFD/CIR/2020/142, SEBI/CFD/CIR/2020/143, SEBI/CFD/CIR/2020/144, SEBI/CFD/CIR/2020/145, SEBI/CFD/CIR/2020/146, SEBI/CFD/CIR/2020/147, SEBI/CFD/CIR/2020/148, SEBI/CFD/CIR/2020/149, SEBI/CFD/CIR/2020/150, SEBI/CFD/CIR/2020/151, SEBI/CFD/CIR/2020/152, SEBI/CFD/CIR/2020/153, SEBI/CFD/CIR/2020/154, SEBI/CFD/CIR/2020/155, SEBI/CFD/CIR/2020/156, SEBI/CFD/CIR/2020/157, SEBI/CFD/CIR/2020/158, SEBI/CFD/CIR/2020/159, SEBI/CFD/CIR/2020/160, SEBI/CFD/CIR/2020/161, SEBI/CFD/CIR/2020/162, SEBI/CFD/CIR/2020/163, SEBI/CFD/CIR/2020/164, SEBI/CFD/CIR/2020/165, SEBI/CFD/CIR/2020/166, SEBI/CFD/CIR/2020/167, SEBI/CFD/CIR/2020/168, SEBI/CFD/CIR/2020/169, SEBI/CFD/CIR/2020/170, SEBI/CFD/CIR/2020/171, SEBI/CFD/CIR/2020/172, SEBI/CFD/CIR/2020/173, SEBI/CFD/CIR/2020/174, SEBI/CFD/CIR/2020/175, SEBI/CFD/CIR/2020/176, SEBI/CFD/CIR/2020/177, SEBI/CFD/CIR/2020/178, SEBI/CFD/CIR/2020/179, SEBI/CFD/CIR/2020/180, SEBI/CFD/CIR/2020/181, SEBI/CFD/CIR/2020/182, SEBI/CFD/CIR/2020/183, SEBI/CFD/CIR/2020/184, SEBI/CFD/CIR/2020/185, SEBI/CFD/CIR/2020/186, SEBI/CFD/CIR/2020/187, SEBI/CFD/CIR/2020/188, SEBI/CFD/CIR/2020/189, SEBI/CFD/CIR/2020/190, SEBI/CFD/CIR/2020/191, SEBI/CFD/CIR/2020/192, SEBI/CFD/CIR/2020/193, SEBI/CFD/CIR/2020/194, SEBI/CFD/CIR/2020/195, SEBI/CFD/CIR/2020/196, SEBI/CFD/CIR/2020/197, SEBI/CFD/CIR/2020/198, SEBI/CFD/CIR/2020/199, SEBI/CFD/CIR/2020/200, SEBI/CFD/CIR/2020/201, SEBI/CFD/CIR/2020/202, SEBI/CFD/CIR/2020/203, SEBI/CFD/CIR/2020/204, SEBI/CFD/CIR/2020/205, SEBI/CFD/CIR/2020/206, SEBI/CFD/CIR/2020/207, SEBI/CFD/CIR/2020/208, SEBI/CFD/CIR/2020/209, SEBI/CFD/CIR/2020/210, SEBI/CFD/CIR/2020/211, SEBI/CFD/CIR/2020/212, SEBI/CFD/CIR/2020/213, SEBI/CFD/CIR/2020/214, SEBI/CFD/CIR/2020/215, SEBI/CFD/CIR/2020/216, SEBI/CFD/CIR/2020/217, SEBI/CFD/CIR/2020/218, SEBI/CFD/CIR/2020/219, SEBI/CFD/CIR/2020/220, SEBI/CFD/CIR/2020/221, SEBI/CFD/CIR/2020/222, SEBI/CFD/CIR/2020/223, SEBI/CFD/CIR/2020/224, SEBI/CFD/CIR/2020/225, SEBI/CFD/CIR/2020/226, SEBI/CFD/CIR/2020/227, SEBI/CFD/CIR/2020/228, SEBI/CFD/CIR/2020/229, SEBI/CFD/CIR/2020/230, SEBI/CFD/CIR/2020/231, SEBI/CFD/CIR/2020/232, SEBI/CFD/CIR/2020/233, SEBI/CFD/CIR/2020/234, SEBI/CFD/CIR/2020/235, SEBI/CFD/CIR/2020/236, SEBI/CFD/CIR/2020/237, SEBI/CFD/CIR/2020/238, SEBI/CFD/CIR/2020/239, SEBI/CFD/CIR/2020/240, SEBI/CFD/CIR/2020/241, SEBI/CFD/CIR/2020/242, SEBI/CFD/CIR/2020/243, SEBI/CFD/CIR/2020/244, SEBI/CFD/CIR/2020/245, SEBI/CFD/CIR/2020/246, SEBI/CFD/CIR/2020/247, SEBI/CFD/CIR/2020/248, SEBI/CFD/CIR/2020/249, SEBI/CFD/CIR/2020/250, SEBI/CFD/CIR/2020/251, SEBI/CFD/CIR/2020/252, SEBI/CFD/CIR/2020/253, SEBI/CFD/CIR/2020/254, SEBI/CFD/CIR/2020/255, SEBI/CFD/CIR/2020/256, SEBI/CFD/CIR/2020/257, SEBI/CFD/CIR/2020/258, SEBI/CFD/CIR/2020/259, SEBI/CFD/CIR/2020/260, SEBI/CFD/CIR/2020/261, SEBI/CFD/CIR/2020/262, SEBI/CFD/CIR/2020/263, SEBI/CFD/CIR/2020/264, SEBI/CFD/CIR/2020/265, SEBI/CFD/CIR/2020/266, SEBI/CFD/CIR/2020/267, SEBI/CFD/CIR/2020/268, SEBI/CFD/CIR/2020/269, SEBI/CFD/CIR/2020/270, SEBI/CFD/CIR/2020/271, SEBI/CFD/CIR/2020/272, SEBI/CFD/CIR/2020/273, SEBI/CFD/CIR/2020/274, SEBI/CFD/CIR/2020/275, SEBI/CFD/CIR/2020/276, SEBI/CFD/CIR/2020/277, SEBI/CFD/CIR/2020/278, SEBI/CFD/CIR/2020/279, SEBI/CFD/CIR/2020/280, SEBI/CFD/CIR/2020/281, SEBI/CFD/CIR/2020/282, SEBI/CFD/CIR/2020/283, SEBI/CFD/CIR/2020/284, SEBI/CFD/CIR/2020/285, SEBI/CFD/CIR/2020/286, SEBI/CFD/CIR/2020/287, SEBI/CFD/CIR/2020/288, SEBI/CFD/CIR/2020/289, SEBI/CFD/CIR/2020/290, SEBI/CFD/CIR/2020/291, SEBI/CFD/CIR/2020/292, SEBI/CFD/CIR/2020/293, SEBI/CFD/CIR/2020/294, SEBI/CFD/CIR/2020/295, SEBI/CFD/CIR/2020/296, SEBI/CFD/CIR/2020/297, SEBI/CFD/CIR/2020/298, SEBI/CFD/CIR/2020/299, SEBI/CFD/CIR/2020/300, SEBI/CFD/CIR/2020/301, SEBI/CFD/CIR/2020/302, SEBI/CFD/CIR/2020/303, SEBI/CFD/CIR/2020/304, SEBI/CFD/CIR/2020/305, SEBI/CFD/CIR/2020/306, SEBI/CFD/CIR/2020/307, SEBI/CFD/CIR/2020/308, SEBI/CFD/CIR/2020/309, SEBI/CFD/CIR/2020/310, SEBI/CFD/CIR/2020/311, SEBI/CFD/CIR/2020/312, SEBI/CFD/CIR/2020/313, SEBI/CFD/CIR/2020/314, SEBI/CFD/CIR/2020/315, SEBI/CFD/CIR/2020/316, SEBI/CFD/CIR/2020/317, SEBI/CFD/CIR/2020/318, SEBI/CFD/CIR/2020/319, SEBI/CFD/CIR/2020/320, SEBI/CFD/CIR/2020/321, SEBI/CFD/CIR/2020/322, SEBI/CFD/CIR/2020/323, SEBI/CFD/CIR/2020/324, SEBI/CFD/CIR/2020/325, SEBI/CFD/CIR/2020/326, SEBI/CFD/CIR/2020/327, SEBI/CFD/CIR/2020/328, SEBI/CFD/CIR/2020/329, SEBI/CFD/CIR/2020/330, SEBI/CFD/CIR/2020/331, SEBI/CFD/CIR/2020/332, SEBI/CFD/CIR/2020/333, SEBI/CFD/CIR/2020/334, SEBI/CFD/CIR/2020/335, SEBI/CFD/CIR/2020/336, SEBI/CFD/CIR/2020/337, SEBI/CFD/CIR/2020/338, SEBI/CFD/CIR/2020/339, SEBI/CFD/CIR/2020/340, SEBI/CFD/CIR/2020/341, SEBI/CFD/CIR/2020/342, SEBI/CFD/CIR/2020/343, SEBI/CFD/CIR/2020/344, SEBI/CFD/CIR/2020/345, SEBI/CFD/CIR/2020/346, SEBI/CFD/CIR/2020/347, SEBI/CFD/CIR/2020/348, SEBI/CFD/CIR/2020/349, SEBI/CFD/CIR/2020/350, SEBI/CFD/CIR/2020/351, SEBI/CFD/CIR/2020/352, SEBI/CFD/CIR/2020/353, SEBI/CFD/CIR/2020/354, SEBI/CFD/CIR/2020/355, SEBI/CFD/CIR/2020/356, SEBI/CFD/CIR/2020/357, SEBI/CFD/CIR/2020/358, SEBI/CFD/CIR/2020/359, SEBI/CFD/CIR/2020/360, SEBI/CFD/CIR/2020/361, SEBI/CFD/CIR/2020/362, SEBI/CFD/CIR/2020/363, SEBI/CFD/CIR/2020/364, SEBI/CFD/CIR/2020/365, SEBI/CFD/CIR/2020/366, SEBI/CFD/CIR/2020/367, SEBI/CFD/CIR/2020/368, SEBI/CFD/CIR/2020/369, SEBI/CFD/CIR/2020/370, SEBI/CFD/CIR/2020/371, SEBI/CFD/CIR/2020/372, SEBI/CFD/CIR/2020/373, SEBI/CFD/CIR/2020/374, SEBI/CFD/CIR/2020/375, SEBI/CFD/CIR/2020/376, SEBI/CFD/CIR/2020/377, SEBI/CFD/CIR/2020/378, SEBI/CFD/CIR/2020/379, SEBI/CFD/CIR/2020/380, SEBI/CFD/CIR/2020/381, SEBI/CFD/CIR/2020/382, SEBI/CFD/CIR/2020/383, SEBI/CFD/CIR/2020/384, SEBI/CFD/CIR/2020/385, SEBI/CFD/CIR/2020/386, SEBI/CFD/CIR/2020/387, SEBI/CFD/CIR/2020/388, SEBI/CFD/CIR/2020/389, SEBI/CFD/CIR/2020/390, SEBI/CFD/CIR/2020/391, SEBI/CFD/CIR/2020/392, SEBI/CFD/CIR/2020/393, SEBI/CFD/CIR/2020/394, SEBI/CFD/CIR/2020/395, SEBI/CFD/CIR/2020/396, SEBI/CFD/CIR/2020/397, SEBI/CFD/CIR/2020/398, SEBI/CFD/CIR/2020/399, SEBI/CFD/CIR/2020/400, SEBI/CFD/CIR/2020/401, SEBI/CFD/CIR/2020/402, SEBI/CFD/CIR/2020/403, SEBI/CFD/CIR/2020/404, SEBI/CFD/CIR/2020/405, SEBI/CFD/CIR/2020/406, SEBI/CFD/CIR/2020/407, SEBI/CFD/CIR/2020/408, SEBI/CFD/CIR/2020/409, SEBI/CFD/CIR/2020/410, SEBI/CFD/CIR/2020/411, SEBI/CFD/CIR/2020/412, SEBI/CFD/CIR/2020/413, SEBI/CFD/CIR/2020/414, SEBI/CFD/CIR/2020/415, SEBI/CFD/CIR/2020/416, SEBI/CFD/CIR/2020/417, SEBI/CFD/CIR/2020/418, SEBI/CFD/CIR/2020/419, SEBI/CFD/CIR/2020/420, SEBI/CFD/CIR/2020/421, SEBI/CFD/CIR/2020/422, SEBI/CFD/CIR/2020/423, SEBI/CFD/CIR/2020/424, SEBI/CFD/CIR/2020/425, SEBI/CFD/CIR/2020/426, SEBI/CFD/CIR/2020/427, SEBI/CFD/CIR/2020/428, SEBI/CFD/CIR/2020/429, SEBI/CFD/CIR/2020/430, SEBI/CFD/CIR/2020/431, SEBI/CFD/CIR/2020/432, SEBI/CFD/CIR/2020/433, SEBI/CFD/CIR/2020/434, SEBI/CFD/CIR/2020/435, SEBI/CFD/CIR/2020/436, SEBI/CFD/CIR/2020/437, SEBI/CFD/CIR/2020/438, SEBI/CFD/CIR/2020/439, SEBI/CFD/CIR/2020/440, SEBI/CFD/CIR/2020/441, SEBI/CFD/CIR/2020/442, SEBI/CFD/CIR/2020/4

